

Ocean of Love! Make Me Thy Slave

ਗਉੜੀ ੧੩ ॥

ਫੁਰਮਾਨੁ ਤੇਰਾ ਸਿਰੈ ਉਪਰਿ ਫਿਰਿ ਨ ਕਰਤ
ਬੀਚਾਰ ॥

ਤੁਹੀ ਦਰੀਆ ਤੁਹੀ ਕਰੀਆ ਤੁਝੈ ਤੇ ਨਿਸਤਾਰ
॥੧॥

ਬੰਦੇ ਬੰਦਗੀ ਇਕਤੀਆਰ ॥

ਸਾਹਿਬੁ ਰੋਸੁ ਧਰਉ ਕਿ ਪਿਆਰੁ ॥੧॥ ਰਹਾਉ ॥

ਨਾਮੁ ਤੇਰਾ ਆਧਾਰੁ ਮੇਰਾ ਜਿਉ ਫੂਲੁ ਜਈ ਹੈ
ਨਾਰਿ ॥

ਕਹਿ ਕਬੀਰ ਗੁਲਾਮੁ ਘਰ ਕਾ ਜੀਆਇ ਭਾਵੈ ਮਾਰਿ

॥੨॥੧੮॥੬੯॥

[SGGS:338]

Translation*

To Thy command am I reverently obedient
without further thought.

Thou the river, Thou also the boatman -

From Thee comes swimming across. (1)

Thou creature of god! adopt the way of service,

Whether the Lord be displeased with thee or show
thee love. (Pause I)

Thy Name is my prop,

Joygiving, as to the woman the husband's love.

Saith Kabir: Thy household slave am I -

Grant me life, should it please Thee, or give me
death. (2) (18.69)

* *Based on translation by Gurbachan Singh Talib*